

 Print Page

## Sri Guru Granth Sahib

Displaying 1282 of

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੨

ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥

Athul Kio Tholeeai Vin Tholae Paeiaa N Jaee ||

How can the unweighable be weighed? Without weighing Him, He cannot be obtained.

ਮਲਾਰ ਵਾਰ (ਮਃ ੧) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧

Raag Malar Guru Amar Das

ਗੁਰ ਕੈ ਸਬਦਿ ਵੀਚਾਰੀਐ ਗੁਣ ਮਹਿ ਰਹੈ ਸਮਾਇ ॥

Gur Kai Sabadh Veechaareeai Gun Mehi Rehai Samaae ||

Reflect on the Word of the Guru's Shabad, and immerse yourself in His Glorious Virtues.

ਮਲਾਰ ਵਾਰ (ਮਃ ੧) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧

Raag Malar Guru Amar Das

ਅਪਣਾ ਆਪੁ ਆਪਿ ਤੋਲਸੀ ਆਪੇ ਮਿਲੈ ਮਿਲਾਇ ॥

Apanaa Aap Aap Tholasee Aapae Milai Milaae ||

He Himself weighs Himself; He unites in Union with Himself.

ਮਲਾਰ ਵਾਰ (ਮਃ ੧) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੨

Raag Malar Guru Amar Das

ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੁ ਨ ਜਾਇ ॥

This Kee Keemath Naa Pavai Kehanaa Kishhoo N Jaee ||

His value cannot be estimated; nothing can be said about this.

ਮਲਾਰ ਵਾਰ (ਮਃ ੧) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੨

Raag Malar Guru Amar Das

ਹਉ ਬਲਿਹਾਰੀ ਗੁਰ ਆਪਣੇ ਜਿਨਿ ਸਚੀ ਬੁਝ ਦਿਤੀ ਬੁਝਾਇ ॥

Ho Balihaaree Gur Aapanae Jin Sachee Boojh Dhithee Bujhaae ||

I am a sacrifice to my Guru; He has made me realize this true realization.

ਮਲਾਰ ਵਾਰ (ਮਃ ੧) ੮:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੩

*Raag Malar Guru Amar Das*

ਜਗਤੁ ਮੁਸੈ ਅੰਮ੍ਰਿਤੁ ਲੁਟੀਐ ਮਨਮੁਖ ਬੂਝ ਨ ਪਾਇ ॥

Jagath Musai Anmrith Lutteeai Manamukh Boojh N Paae ||

The world has been deceived, and the Ambrosial Nectar is being plundered. The self-willed manmukh does not realize this.

ਮਲਾਰ ਵਾਰ (ਮਃ ੧) ੮:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੩

*Raag Malar Guru Amar Das*

ਵਿਣੁ ਨਾਵੈ ਨਾਲਿ ਨ ਚਲਸੀ ਜਾਸੀ ਜਨਮੁ ਗਵਾਇ ॥

Vin Naavai Naal N Chalasee Jaasee Janam Gavaae ||

Without the Name, nothing will go along with him; he wastes his life, and departs.

ਮਲਾਰ ਵਾਰ (ਮਃ ੧) ੮:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੪

*Raag Malar Guru Amar Das*

ਗੁਰਮਤੀ ਜਾਗੇ ਤਿਨੀ ਘਰੁ ਰਖਿਆ ਦੂਤਾ ਕਾ ਕਿਛੁ ਨ ਵਸਾਇ ॥੮॥

Guramathee Jaagae Thinhee Ghar Rakhiaa Dhoothaa Kaa Kishh N Vasaae ||8||

Those who follow the Guru's Teachings and remain awake and aware, preserve and protect the home of their heart; demons have no power against them. ||8||

ਮਲਾਰ ਵਾਰ (ਮਃ ੧) ੮:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੪

*Raag Malar Guru Amar Das*

ਸਲੋਕ ਮਃ ੩ ॥

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੨

ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ ਖਸਮ ਕਾ ਹੁਕਮੁ ਮੰਨਿ ॥

Baabehaa Naa Bilalaae Naa Tharasaee Eaeahu Man Khasam Kaa Hukam Mann ||

O rainbird, do not cry out. Do not let this mind of yours be so thirsty for a drop of water. Obey the Hukam, the Command of your Lord and Master,

ਮਲਾਰ ਵਾਰ (ਮਃ ੧) (੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੫

*Raag Malar Guru Amar Das*

ਨਾਨਕ ਹੁਕਮਿ ਮੰਨਿਐ ਤਿਖ ਉਤਰੈ ਚੜੈ ਚਵਗਲਿ ਵੰਨੁ ॥੧॥

Naanak Hukam Manniai Thikh Outharai Charrai Chavagal Vann ||1||

And your thirst shall be quenched. Your love for Him shall increase four-fold. ||1||

ਮਲਾਰ ਵਾਰ (ਮਃ ੧) (੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੬

*Raag Malar Guru Amar Das*

ਮਃ ੩ ॥

Ma 3 ॥

Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੨

ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥

Baabeehaa Jal Mehi Thaeraa Vaas Hai Jal Hee Maahi Firaahi ॥

O rainbird, your place is in the water; you move around in the water.

ਮਲਾਰ ਵਾਰ (ਮਃ ੧) (੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੬

*Raag Malar Guru Amar Das*

ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੁਕਣ ਪਾਹਿ ॥

Jal Kee Saar N Jaanehee Thaan Thoon Kookan Paahi ॥

But you do not appreciate the water, and so you cry out.

ਮਲਾਰ ਵਾਰ (ਮਃ ੧) (੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੭

*Raag Malar Guru Amar Das*

ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥

Jal Thhal Chahu Dhis Varasadhaa Khaalee Ko Thhaao Naahi ॥

In the water and on the land, it rains down in the ten directions. No place is left dry.

ਮਲਾਰ ਵਾਰ (ਮਃ ੧) (੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੭

*Raag Malar Guru Amar Das*

ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥

Eaethai Jal Varasadhai Thikh Marehi Bhaag Thinaa Kae Naahi ॥

With so much rain, those who are die of thirst are very unfortunate.

ਮਲਾਰ ਵਾਰ (ਮਃ ੧) (੯) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੮

*Raag Malar Guru Amar Das*

ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥

Naanak Guramukh Thin Sojhee Pee Jin Vasiaa Man Maahi ||2||

O Nanak, the Gurmukhs understand; the Lord abides within their minds. ||2||

ਮਲਾਰ ਵਾਰ (ਮਃ ੧) (੯) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੮

*Raag Malar Guru Amar Das*

ਪਉੜੀ ॥

Pourree ॥

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੨

ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥

Naathh Jathee Sidhh Peer Kinai Anth N Paaeiaa ॥

The Yogic Masters, celibates, Siddhas and spiritual teachers - none of them has found the limits of the Lord.

ਮਲਾਰ ਵਾਰ (ਮਃ ੧) ੯:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੯

Raag Malar Guru Amar Das

ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥

Guramukh Naam Dhhaiae Thujhai Samaaeiaa ॥

The Gurmukhs meditate on the Naam, and merge in You, O Lord.

ਮਲਾਰ ਵਾਰ (ਮਃ ੧) ੯:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੦

Raag Malar Guru Amar Das

ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥

Jug Shhatheeh Gubaar This Hee Bhaaeiaa ॥

For thirty-six ages, God remained in utter darkness, as He pleased.

ਮਲਾਰ ਵਾਰ (ਮਃ ੧) ੯:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੦

Raag Malar Guru Amar Das

ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥

Jalaa Binb Asaraal Thinai Varathaeiaa ॥

The vast expanse of water swirled around.

ਮਲਾਰ ਵਾਰ (ਮਃ ੧) ੯:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੦

Raag Malar Guru Amar Das

ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ ॥

Neel Aneel Aganm Sarajeeth Sabaeiaa ॥

The Creator of all is Infinite, Endless and Inaccessible.

ਮਲਾਰ ਵਾਰ (ਮਃ ੧) ੯:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੧

Raag Malar Guru Amar Das

ਅਗਨਿ ਉਪਾਈ ਵਾਦੁ ਭੁਖ ਤਿਹਾਇਆ ॥

Agan Oupaaee Vaadh Bhukh Thihaaeiaa ||

He formed fire and conflict, hunger and thirst.

ਮਲਾਰ ਵਾਰ (ਮਃ ੧) ੯:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੧

*Raag Malar Guru Amar Das*

ਦੁਨੀਆ ਕੈ ਸਿਰਿ ਕਾਲੁ ਦੂਜਾ ਭਾਇਆ ॥

Dhuneaaa Kai Sir Kaal Dhoojaa Bhaaeiaa ||

Death hangs over the heads of the people of the world, in the love of duality.

ਮਲਾਰ ਵਾਰ (ਮਃ ੧) ੯:੭ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੨

*Raag Malar Guru Amar Das*

ਰਖੈ ਰਖਣਹਾਰੁ ਜਿਨਿ ਸਬਦੁ ਬੁਝਾਇਆ ॥੯॥

Rakhai Rakhanehaar Jin Sabadh Bujhaaeiaa ||9||

The Savior Lord saves those who realize the Word of the Shabad. ||9||

ਮਲਾਰ ਵਾਰ (ਮਃ ੧) ੯:੮ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੨

*Raag Malar Guru Amar Das*

ਸਲੋਕ ਮਃ ੩ ॥

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੨

ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ ॥

Eihu Jal Sabh Thai Varasadhaa Varasai Bhaae Subhaae ||

This rain pours down on all; it rains down in accordance with God's Loving Will.

ਮਲਾਰ ਵਾਰ (ਮਃ ੧) (੧੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੩

*Raag Malar Guru Amar Das*

ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ ॥

Sae Birakhaa Hareeaavalaee Jo Guramukh Rehae Samaae ||

Those trees become green and lush, which remain immersed in the Guru's Word.

ਮਲਾਰ ਵਾਰ (ਮਃ ੧) (੧੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੩

*Raag Malar Guru Amar Das*

ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ ॥੧॥

Naanak Nadharee Sukh Hoe Eaenaa Janthaa Kaa Dhukh Jaae ||1||

O Nanak, by His Grace, there is peace; the pain of these creatures is gone. ||1||

ਮਲਾਰ ਵਾਰ (ਮਃ ੧) (੧੦) ਸ. (੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੩  
Raag Malar Guru Amar Das

ਮਃ ੩ ॥

Ma 3 ॥

Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੨

ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ ॥

Bhinnee Rain Chamakiaa Vuthaa Shhehabar Laae ॥

The night is wet with dew; lightning flashes, and the rain pours down in torrents.

ਮਲਾਰ ਵਾਰ (ਮਃ ੧) (੧੦) ਸ. (੩) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੪  
Raag Malar Guru Amar Das

ਜਿਤੁ ਵੁਠੈ ਅਨੁ ਧਨੁ ਬਹੁਤੁ ਉਪਜੈ ਜਾਂ ਸਹੁ ਕਰੇ ਰਜਾਇ ॥

Jith Vuthai An Dhhan Bahuth Oopajai Jaan Sahu Karae Rajaae ॥

Food and wealth are produced in abundance when it rains, if it is the Will of God.

ਮਲਾਰ ਵਾਰ (ਮਃ ੧) (੧੦) ਸ. (੩) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੫  
Raag Malar Guru Amar Das

ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ ॥

Jith Khaadhhai Man Thripathheeai Jeeaaan Jugath Samaae ॥

Consuming it, the minds of His creatures are satisfied, and they adopt the lifestyle of the way.

ਮਲਾਰ ਵਾਰ (ਮਃ ੧) (੧੦) ਸ. (੩) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੫  
Raag Malar Guru Amar Das

ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ ॥

Eihu Dhhan Karathae Kaa Khael Hai Kadhae Aavai Kadhae Jaae ॥

This wealth is the play of the Creator Lord. Sometimes it comes, and sometimes it goes.

ਮਲਾਰ ਵਾਰ (ਮਃ ੧) (੧੦) ਸ. (੩) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੬  
Raag Malar Guru Amar Das

ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ ॥

Giaaneeaa Kaa Dhhan Naam Hai Sadh Hee Rehai Samaae ॥

The Naam is the wealth of the spiritually wise. It is permeating and pervading forever.

ਮਲਾਰ ਵਾਰ (ਮਃ ੧) (੧੦) ਸ. (੩) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੬  
Raag Malar Guru Amar Das

ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥੨॥

Naanak Jin Ko Nadhar Karae Thaan Eihu Dhhan Palai Paae ||2||

O Nanak, those who are blessed with His Glance of Grace receive this wealth. ||2||

ਮਲਾਰ ਵਾਰ (ਮਃ ੧) (੧੦) ਸ. (੩) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੭

Raag Malar Guru Amar Das

ਪਉੜੀ ॥

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੨

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥

Aap Karaaeae Karae Aap Ho Kai Sio Karee Pukaar ||

He Himself does, and causes all to be done. Unto whom can I complain?

ਮਲਾਰ ਵਾਰ (ਮਃ ੧) (੧੦):੧ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੭

Raag Malar Guru Amar Das

ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥

Aapae Laekhaa Mangasee Aap Karaaeae Kaar ||

He Himself calls the mortal beings to account; He Himself causes them to act.

ਮਲਾਰ ਵਾਰ (ਮਃ ੧) (੧੦):੨ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੮

Raag Malar Guru Amar Das

ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ ॥

Jo This Bhaavai So Thheesai Hukam Karae Gaavaar ||

Whatever pleases Him happens. Only a fool issues commands.

ਮਲਾਰ ਵਾਰ (ਮਃ ੧) (੧੦):੩ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੮

Raag Malar Guru Amar Das

ਆਪਿ ਛੁਡਾਏ ਛੁਟੀਐ ਆਪੇ ਬਖਸਣਹਾਰੁ ॥

Aap Shhaddaaeae Shhutteeai Aapae Bakhasanehaar ||

He Himself saves and redeems; He Himself is the Forgiver.

ਮਲਾਰ ਵਾਰ (ਮਃ ੧) (੧੦):੪ - ਗੁਰੂ ਗ੍ਰੰਥ ਸਾਹਿਬ: ਅੰਗ ੧੨੮੨ ਪੰ. ੧੯

Raag Malar Guru Amar Das

ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥

Aapae Vaekhai Sunae Aap Sabhasai Dhae Aadhhaar ||

He Himself sees, and He Himself hears; He gives His Support to all.

ਮਲਾਰ ਵਾਰ (ਮਃ ੧) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੯

*Raag Malar Guru Amar Das*

ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥

Sabh Mehi Eaek Varathadhaa Sir Sir Karae Beechaar ||

He alone is pervading and permeating all; He considers each and every one.

ਮਲਾਰ ਵਾਰ (ਮਃ ੧) (੧੦):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੨ ਪੰ. ੧੯

*Raag Malar Guru Amar Das*